

ਤੁਰੰਤ ਰਿਲੀਜ਼ ਲਈ

ਸਪ੍ਰਿੰਗਡੇਲ ਬ੍ਰਾਂਚ ਲਾਇਬ੍ਰੇਰੀ ਨੇ ਓਨਟੈਰੀਓ ਵਿੱਚ ਅਵਾਰਡ ਆਫ ਐਕਸੀਲੈਂਸ ਜਿੱਤਿਆ

ਬ੍ਰੈਂਪਟਨ, ਓਨਟੈਰੀਓ (11 ਜੁਲਾਈ, 2019) – ਸਿਟੀ ਆਫ ਬ੍ਰੈਂਪਟਨ ਅਤੇ ਬ੍ਰੈਂਪਟਨ ਲਾਇਬ੍ਰੇਰੀ (Brampton Library) ਇਹ ਘੋਸ਼ਣਾ ਕਰਨ ਲਈ ਉਤਸ਼ਾਹਿਤ ਹਨ ਕਿ ਸਪ੍ਰਿੰਗਡੇਲ ਬ੍ਰਾਂਚ ਲਾਇਬ੍ਰੇਰੀ (Springdale Branch Library) ਨੇ ਓਨਟੈਰੀਓ ਲਾਇਬ੍ਰੇਰੀ ਐਸੋਸੀਏਸ਼ਨ (ਓ.ਐਲ.ਏ.) ਨਿਊ ਲਾਇਬ੍ਰੇਰੀ ਬਿਲਡਿੰਗ ਅਵਾਰਡ (Ontario Library Association (OLA) New Library Building Award) ਜਿੱਤਿਆ ਹੈ।

ਸਪ੍ਰਿੰਗਡੇਲ ਬ੍ਰਾਂਚ ਲਾਇਬ੍ਰੇਰੀ ਸਮੇਤ 2019 ਦੇ ਅਵਾਰਡ ਪ੍ਰਾਪਤ ਕਰਨ ਵਾਲਿਆਂ ਨੂੰ, ਕੱਲ੍ਹ, ਬੁੱਧਵਾਰ, 10 ਜੁਲਾਈ ਨੂੰ ਓਟਾਵਾ, ਓਨਟੈਰੀਓ ਵਿੱਚ, ਐਨੁਅਲ ਇੰਸਟੀਟਿਊਟ ਔਨ ਦ ਲਾਇਬ੍ਰੇਰੀ ਐਜ ਪਲੇਸ ਕਾਨਫਰੰਸ (Annual Institute on the Library as Place conference) ਵਿੱਚ ਸਨਮਾਨਿਤ ਕੀਤਾ ਗਿਆ ਸੀ। ਓ.ਐਲ.ਏ. ਲਾਇਬ੍ਰੇਰੀ ਬਿਲਡਿੰਗ ਅਵਾਰਡਸ (OLA Library Building Awards) ਹਰ ਤਿੰਨ ਸਾਲਾਂ ਵਿੱਚ ਦਿੱਤੇ ਜਾਂਦੇ ਹਨ। ਇਹ ਅਵਾਰਡ ਓਨਟੈਰੀਓ ਵਿੱਚ ਨਵੀਆਂ ਲਾਇਬ੍ਰੇਰੀ ਬਿਲਡਿੰਗਾਂ ਵਿੱਚ ਉੱਤਮਤਾ ਵਾਸਤੇ ਉਤਸ਼ਾਹਿਤ ਕਰਨ ਅਤੇ ਇਸਦੇ ਪ੍ਰਦਰਸ਼ਨ ਲਈ ਦਿੱਤੇ ਜਾਂਦੇ ਹਨ।

ਸਪ੍ਰਿੰਗਡੇਲ ਬ੍ਰਾਂਚ ਲਾਇਬ੍ਰੇਰੀ 25,000 ਵਰਗ ਫੁੱਟ ਦੀ ਲਾਇਬ੍ਰੇਰੀ ਥਾਂ ਵਿੱਚ ਬਣੀ ਹੋਈ ਹੈ, ਜਿਸ ਵਿੱਚ ਸ਼ਾਮਲ ਹਨ, ਪ੍ਰੋਗਰਾਮਾਂ, ਸ਼ਾਂਤ ਅਧਿਐਨ ਲਈ ਕਮਰਾ, ਸ਼ਮੂਲੀਅਤ ਵਾਲੀਆਂ ਗਤੀਵਿਧੀਆਂ ਅਤੇ ਕਲਪਨਾਤਮਕ ਸਕਾਈਲਾਈਟ ਵਾਲਾ ਬੱਚਿਆਂ ਦਾ ਸ਼ਾਨਦਾਰ ਖੇਤਰ, ਸਾਰਾ ਹਰੀ ਛੱਤ ਨਾਲ ਢਕਿਆ ਹੋਇਆ, ਗ੍ਰੇ ਵਾਟਰ ਸਿਸਟਮ, ਜਿਓ-ਥਰਮਲ ਗੀਟਿੰਗ ਅਤੇ ਕੂਲਿੰਗ, ਅਤੇ ਹੋਰ ਵਿਸ਼ੇਸ਼ਤਾਵਾਂ, ਜੋ ਮਿਲ ਕੇ ਇਸ ਬ੍ਰਾਂਚ ਨੂੰ LEED ਗੋਲਡ ਸਰਟੀਫਿਕੇਸ਼ਨ ਦਾ ਉਮੀਦਵਾਰ ਬਣਾਉਂਦੀਆਂ ਹਨ।

ਬ੍ਰੈਂਪਟਨ ਲਾਇਬ੍ਰੇਰੀ ਦੀ ਸੀ.ਈ.ਓ. ਰੇਬੇਕਾ ਰੇਵਨ (Rebecca Raven) ਨੇ ਕਿਹਾ, “ਸਾਡੀ ਸਪ੍ਰਿੰਗਡੇਲ ਬ੍ਰਾਂਚ ਪਰਿਵਰਤਨਕਾਰੀ ਹੈ, ਜੋ ਜਨਤਕ ਲਾਇਬ੍ਰੇਰੀ ਥਾਂ ਦੇ ਅਨੁਭਵਾਂ ਵਿੱਚ ਨਵਾਂਪਣ ਲਿਆਉਂਦੀ ਹੈ।” ਉਹਨਾਂ ਨੇ ਅੱਗੇ ਕਿਹਾ, “ਪੂਰੀ ਤਰ੍ਹਾਂ ਸਥਾਪਿਤ ਇਸ ਗਵਾਂਢ ਵਿੱਚ ਸਬੰਧਾਂ ਨੂੰ ਪ੍ਰੀਤਿ ਕਰਨ ਦਾ ਦ੍ਰਿਸ਼ਟੀਕੋਣ, ਸ਼ਾਨਦਾਰ ਬਿਲਡਿੰਗ ਡਿਜ਼ਾਈਨ ਵਿੱਚ ਸਿਖਰ ਤੇ ਪਹੁੰਚਿਆ ਹੈ। ਅਸੀਂ ਚਾਹੁੰਦੇ ਸੀ ਕਿ ਜਨਤਾ ਖੁਦ ਉਹਨਾਂ ਨੂੰ ਦੇਖੇ ਅਤੇ ਜਵਾਬ ਸ਼ਾਨਦਾਰ ਰਿਹਾ ਹੈ। 1000 ਤੋਂ ਵੱਧ ਲੋਕ ਰੋਜ਼ਾਨਾ ਸਾਡੀ ਸਪ੍ਰਿੰਗਡੇਲ ਬ੍ਰਾਂਚ ਵਰਤਦੇ ਹਨ।”

ਰਾਉਂਥਵੇਟ ਡਿਕ ਐਂਡ ਹੈਡਲੀ (ਆਰ.ਡੀ.ਐਚ.) ਆਰਕੀਟੈਕਟਸ ਇੰਕ. (Rounthwaite Dick & Hadley (RDH) Architects Inc.) ਵੱਲੋਂ ਡਿਜ਼ਾਈਨ ਕਾਰਜਾਤਮਕ ਅਤੇ ਸੁੰਦਰਤਾ ਦੇਵੇਂ ਤਰ੍ਹਾਂ ਨਾਲ ਬੇਹੱਦ ਵਧੀਆ ਹੈ। ਖਿੜਕੀਆਂ ਨੂੰ ਸੂਰਜੀ-ਪ੍ਰਤਿਕਿਰਿਆਤਮਕ ਮਿੱਟੀ ਅਤੇ ਸੀਸੇ ਦੇ ਮਿਸ਼ਰਣ ਵਿੱਚ ਕਵਰ ਕੀਤਾ ਗਿਆ ਹੈ, ਜੋ ਕਿਤਾਬ ਦੇ ਪੰਨਿਆਂ ਨਾਲ ਮੇਲ ਖਾਂਦਾ ਹੈ ਅਤੇ ਲਿਸ਼ਕਾਰੇ ਅਤੇ ਤਾਪ ਵਧਣ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਆਰ.ਡੀ.ਐਚ. (RDH) ਨੇ ਲਾਇਬ੍ਰੇਰੀ ਦੇ ਬਾਹਰ ਚਾਰ-ਏਕੜ ਦੀ ਗ੍ਰੀਨਫੀਲਡ ਸਾਈਟ ਵੀ ਡਿਜ਼ਾਈਨ ਕੀਤੀ ਹੈ, ਜਿਸ ਲਈ ਫਰਮ ਨੇ 2015 ਦਾ ਕੈਨੇਡੀਅਨ ਆਰਕੀਟੈਕਚਰ ਅਵਾਰਡ ਫਾਰ ਡਿਜ਼ਾਈਨ ਐਕਸੀਲੈਂਸ (2015 Canadian Architecture award for design excellence) ਜਿੱਤਿਆ ਸੀ।

ਸਿਟੀ ਆਫ ਬ੍ਰੈਂਪਟਨ ਨੇ ਹੁਣੇ ਜਿਹੇ ਹੀ ਸਪ੍ਰਿੰਗਡੇਲ ਬ੍ਰਾਂਚ ਲਾਇਬ੍ਰੇਰੀ ਦੇ ਨਾਲ ਕੋਮਾਗਾਟਾ ਮਾਰੂ ਪਾਰਕ (Komagata Maru Park) ਖੋਲ੍ਹਿਆ ਹੈ। ਇਹ ਪਾਰਕ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਹੈ, ਜੋ ਐਸ.ਐਸ. ਕੋਮਾਗਾਟਾ ਮਾਰੂ (SS Komagata Maru) ਜਹਾਜ਼ ਤੇ ਸਨ, ਅਤੇ ਇਹ ਸਾਰੇ ਇਮੀਗ੍ਰੈਂਟਾਂ ਅਤੇ ਉਹਨਾਂ ਦੇ ਸੰਘਰਸ਼, ਕਾਮਯਾਬੀਆਂ ਅਤੇ ਕੈਨੇਡਾ ਦੇ ਮੌਜੂਦਗ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਦਾ ਹੈ। ਪਾਰਕ, “ਪਾਰਕ ਵਿੱਚ ਲਾਇਬ੍ਰੇਰੀ” ਧਾਰਨਾ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿੱਥੇ ਪਲੇਗ੍ਰਾਊਂਡ ਉਪਕਰਨ ਦੀਆਂ ਆਕ੍ਰਿਤੀਆਂ ਹਨ, ਜਿਵੇਂ ਸਲਾਈਡਾਂ ਅਤੇ ਕਲਾਈਬਰ, ਜੋ ਸ਼ਬਦ IMAGINE ਦੀ ਸਪੈਲਿੰਗ ਦੀ ਆਕ੍ਰਿਤੀ ਵਿੱਚ ਹਨ।

ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ, “ਬ੍ਰੈਂਪਟਨ ਇੱਕ ਹਰਿਆ-ਭਰਿਆ ਸ਼ਹਿਰ ਹੈ।” ਉਹਨਾਂ ਨੇ ਅੱਗੇ ਕਿਹਾ, “ਅਸੀਂ ਅਜਿਹੀਆਂ ਬਿਲਡਿੰਗਾਂ ਦੇ ਡਿਜ਼ਾਈਨ ਬਣਾਉਣ ਅਤੇ ਉਸਾਰੀ ਕਰਨ ਨੂੰ ਤਰਜੀਹ ਦਿੰਦੇ ਹਾਂ, ਜੋ ਸੁੰਦਰਤਾ, ਕਾਰਜਾਤਮਕਤਾ ਅਤੇ ਵਾਤਾਵਰਨ ਸਬੰਧੀ ਜ਼ਿੰਮੇਵਾਰੀ ਦੇ ਉੱਚ ਸਟੈਂਡਰਡ ਸੈੱਟ ਕਰਨ। ਸਪ੍ਰਿੰਗਡੇਲ ਬ੍ਰਾਂਚ ਲਾਇਬ੍ਰੇਰੀ ਵਿੱਚ ਇਹਨਾਂ ਤਰਜੀਹਾਂ ਨੂੰ ਸ਼ਾਮਲ ਕੀਤਾ ਗਿਆ ਹੈ, ਅਤੇ ਕੋਮਾਗਾਟਾ ਮਾਰੂ ਪਾਰਕ ਦੇ ਨਾਲ, ਇਹ ਇੱਕ ਮਹੱਤਵਪੂਰਨ ਭਾਈਚਾਰਕ ਕੇਂਦਰ ਬਣ ਗਿਆ ਹੈ। ਸਾਨੂੰ ਇਸ ਸ਼ਾਨਦਾਰ ਫੈਸਿਲਿਟੀ ਲਈ ਓ.ਐਲ.ਏ. ਵੱਲੋਂ ਮਾਨਤਾ ਦਿੱਤੇ ਜਾਣ ਤੇ ਮਾਣ ਹੈ।”

ਬ੍ਰੈਂਪਟਨ ਲਾਇਬ੍ਰੇਰੀ ਬਾਰੇ ਹੋਰ ਜਾਣਕਾਰੀ ਲਈ, www.bramptonlibrary.ca ਤੇ ਜਾਓ। ਕੋਮਾਗਾਟਾ ਮਾਰੂ ਪਾਰਕ ਬਾਰੇ ਵੇਰਵਿਆਂ ਲਈ, www.brampton.ca ਤੇ ਜਾਓ।

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://facebook.com/brampton), ਅਤੇ [Instagram](https://instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਬ੍ਰੈਂਪਟਨ ਲਾਇਬ੍ਰੇਰੀ ਦੀਆਂ ਸਾਰੀਆਂ ਬ੍ਰਾਂਚਾਂ ਹਫ਼ਤੇ ਵਿੱਚ ਸੱਤ ਦਿਨ, ਸਵੇਰੇ 10:00 ਵਜੇ ਤੋਂ ਖੁੱਲ੍ਹੀਆਂ ਹੁੰਦੀਆਂ ਹਨ। ਉਹਨਾਂ ਦੇ ਮੁਫ਼ਤ ਲਾਇਬ੍ਰੇਰੀ ਕਾਰਡ ਦੇ ਨਾਲ, ਮੈਂਬਰ ਮੁਫ਼ਤ ਵਿੱਚ ਪ੍ਰਿੰਟ ਅਤੇ ਡਿਜੀਟਲ ਸਮੱਗਰੀਆਂ ਉਧਾਰ ਲੈ ਸਕਦੇ ਹਨ, ਮੁਫ਼ਤ ਬੀ-ਬੁੱਕਸ, ਬੀ-ਐਂਡੀਓਬੁਕਸ, ਬੀ-ਮੈਗਜ਼ੀਨਾਂ ਅਤੇ ਬੀ-ਨਿਊਜਪੇਪਰ ਡਾਊਨਲੋਡ ਕਰ ਸਕਦੇ ਹਨ; ਮੁਫ਼ਤ ਮੂਵੀਜ਼ ਅਤੇ ਮਿਊਜ਼ਿਕ ਸਟ੍ਰੀਮ ਕਰ ਸਕਦੇ ਹਨ, ਸਾਡੇ ਮੇਕਰਸਪੇਸਿਜ਼ ਅਤੇ ਆਧੁਨਿਕ ਐਂਡੀਓ ਰਿਕਾਰਡ ਸਟੂਡਿਓ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ, ਮੁਫ਼ਤ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਕਿਸੇ ਵੀ ਬ੍ਰਾਂਚ ਤੋਂ ਲੈਣ ਲਈ ਵਸਤਾਂ ਰਾਖਵੀਆਂ ਕਰ ਸਕਦੇ ਹਨ। ਆਓ [Facebook](https://facebook.com/bramptonlibrary), [Twitter](https://twitter.com/bramptonlibrary) ਅਤੇ [Instagram](https://instagram.com/bramptonlibrary) ਤੇ ਜੁੜੀਓ। ਵੇਰਵੇ: www.bramptonlibrary.ca.

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca